

Novavax COVID-19 ਟੀਕਾ: ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ



Novavax ਵੈਕਸੀਨ ਕੀ ਹੈ?

Novavax, Food and Drug Administration (FDA, ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ) ਵੱਲੋਂ ਮਾਨਤਾ ਪ੍ਰਾਪਤ COVID-19 ਲਈ ਸਭ ਤੋਂ ਨਵਾਂ ਟੀਕਾ ਹੈ ਅਤੇ ਇਹ ਅਮਰੀਕਾ ਵਿੱਚ ਇਸ ਸਮੇਂ ਉਪਲਬਧ COVID-19 ਦੇ ਦੂਜੇ ਟੀਕਿਆਂ ਨਾਲੋਂ ਵੱਖਰਾ ਹੈ। Novavax, ਪ੍ਰੋਟੀਨ ਸਬਯੂਨਿਟ ਵੈਕਸੀਨ ਹੈ, ਇਸ ਵਿੱਚ ਉਹ ਤਕਨਾਲੋਜੀ ਵਰਤੀ ਗਈ ਹੈ ਜੋ HPV, ਹੈਪੇਟਾਈਟਿਸ ਬੀ ਅਤੇ ਫਲੂ ਵਰਗੇ ਟੀਕਿਆਂ ਵਿੱਚ ਵਰਤੀ ਜਾਂਦੀ ਹੈ। Novavax, 2 ਖੁਰਾਕਾਂ ਵਾਲਾ ਟੀਕਾ ਹੈ, ਦੋਵੇਂ ਖੁਰਾਕਾਂ ਵਿੱਚ 21 ਦਿਨਾਂ ਦਾ ਅੰਤਰ ਹੁੰਦਾ ਹੈ ਅਤੇ ਇਹ 12 ਸਾਲ ਅਤੇ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹੈ।

Novavax ਇੱਕ ਪ੍ਰੋਟੀਨ ਸਬਯੂਨਿਟ ਵੈਕਸੀਨ ਹੈ।

ਮਾਨਤਾ ਪ੍ਰਾਪਤ ਹਰ ਵੈਕਸੀਨ ਸਾਡੇ ਸਰੀਰ ਦੇ ਰੋਗ ਪ੍ਰਤੀਰੋਧੀ ਸਿਸਟਮ ਦੀ ਪਛਾਣ ਕਰਨ ਅਤੇ ਉਸ ਉੱਤੇ ਹਮਲਾ ਕਰਨ ਵਿੱਚ ਮਦਦ ਕਰਦੀ ਹੈ, ਜਦ ਕਿ Novavax ਵਿੱਚ ਇੱਕ ਪੁਰਾਣੀ, ਜ਼ਿਆਦਾ ਜਾਣੀ-ਪਛਾਣੀ ਤਕਨਾਲੋਜੀ ਵਰਤੀ ਗਈ ਹੈ।



- ਪ੍ਰੋਟੀਨ ਸਬਯੂਨਿਟ ਵੈਕਸੀਨ ਵਿੱਚ ਉਸ ਵਾਇਰਸ ਦੇ ਭਾਗ (ਪ੍ਰੋਟੀਨ) ਹੁੰਦੇ ਹਨ ਜਿਸ ਕਾਰਨ COVID-19 ਹੁੰਦਾ ਹੈ
- ਇਸ ਵਿੱਚ ਫੈਟ ਅਤੇ ਸ਼ੂਗਰ ਸਮੇਤ ਇੱਕ ਐਡਿਟਿਵ ਵੀ ਹੁੰਦਾ ਹੈ, ਜੋ ਤੁਹਾਡੇ ਸਰੀਰ ਦੇ ਰੋਗ ਪ੍ਰਤੀਰੋਧੀ ਸਿਸਟਮ ਨੂੰ ਵਾਇਰਸ ਨਾਲ ਲੜਨ ਅਤੇ ਭਵਿੱਖ ਵਿੱਚ ਤੁਹਾਡੀ ਰੱਖਿਆ ਕਰਨ ਦੇ ਕਾਬਲ ਬਣਾਉਂਦਾ ਹੈ
- ਇਸ ਵਿੱਚ mRNA ਮੌਜੂਦ ਨਹੀਂ ਹੁੰਦਾ

Novavax ਦੇ ਮਾੜੇ ਪ੍ਰਭਾਵ ਬਹੁਤ ਘੱਟ ਹਨ।

Novavax ਦੇ ਅਸਥਾਈ ਮਾੜੇ ਪ੍ਰਭਾਵ, COVID-19 ਦੇ ਦੂਜੇ ਟੀਕਿਆਂ ਦੇ ਸਧਾਰਨ ਮਾੜੇ ਪ੍ਰਭਾਵਾਂ ਤੋਂ ਅਲੱਗ ਨਹੀਂ ਹਨ: ਟੀਕੇ ਵਾਲੀ ਥਾਂ 'ਤੇ ਦਰਦ/ਨਾਜ਼ੁਕਤਾ, ਲਾਲੀ ਅਤੇ ਸੋਜਸ਼, ਅਤੇ ਨਾਲ ਹੀ ਥਕਾਵਟ, ਮਾਸ-ਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਜੋੜਾਂ ਵਿੱਚ ਦਰਦ, ਜੀਅ ਕੱਚਾ ਹੋਣਾ/ਉਲਟੀਆਂ ਅਤੇ ਬੁਖਾਰ। ਪ੍ਰੋਟੀਨ ਸਬਯੂਨਿਟ COVID-19 ਵੈਕਸੀਨ ਦੇ ਕਾਰਨ ਤੁਹਾਨੂੰ COVID-19 ਜਾਂ ਕੋਈ ਹੋਰ ਬਿਮਾਰੀ ਨਹੀਂ ਹੋ ਸਕਦੀ।

ਡੋਟਾ ਕੀ ਦਿਖਾਉਂਦਾ ਹੈ?

ਸਾਲ 2021 ਦੀ ਬਸੰਤ ਰੁੱਤ ਵਿੱਚ ਕੀਤੇ ਗਏ ਕਲੀਨਿਕਲ ਟ੍ਰਾਇਲ ਦਰਸਾਉਂਦੇ ਹਨ ਕਿ Novavax ਦਾ ਟੀਕਾ COVID-19 ਦੇ ਸੰਕਰਮਣ ਨੂੰ 90% ਅਤੇ COVID-19 ਕਾਰਨ ਹੋਣ ਵਾਲੀਆਂ ਮੌਤਾਂ ਨੂੰ 100% ਤੱਕ ਰੋਕਣ ਵਿੱਚ ਕਾਰਗਰ ਸਾਬਤ ਹੋਇਆ ਸੀ।

ਇਸ ਵੇਲੇ ਚੱਲ ਰਹੇ ਟ੍ਰਾਇਲ ਅਨੁਸਾਰ ਇਹ ਟੀਕਾ COVID-19 ਦੇ ਸਾਰੇ ਰੂਪਾਂ ਵਿਰੁੱਧ ਅਸਰਦਾਰ ਹੈ, ਜਿਹਨਾਂ ਵਿੱਚ BA.5 ਵੀ ਸ਼ਾਮਲ ਹੈ। Novavax ਸਬਯੂਨਿਟ ਵੈਕਸੀਨ ਵਿੱਚ ਜੀਵਿਤ ਵਾਇਰਸ ਨਹੀਂ ਵਰਤਿਆ ਜਾਂਦਾ ਅਤੇ ਇਹ ਸਾਡੇ ਜੀਨਸ ਨੂੰ ਬਦਲ ਜਾਂ ਉਹਨਾਂ ਨਾਲ ਛੇੜਛਾੜ ਵੀ ਨਹੀਂ ਕਰ ਸਕਦੀ। Novavax ਬਾਰੇ ਸਾਨੂੰ ਪਤਾ ਲੱਗਿਆ ਹੈ ਕਿ:



- 2021 ਤੋਂ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ Novavax ਦੀ ਵਰਤੋਂ ਕਾਰਗਰ ਰੂਪ ਵਿੱਚ ਕੀਤੀ ਜਾ ਰਹੀ ਹੈ
- ਇਸ ਵਿੱਚ ਦੂਜੇ ਟੀਕਿਆਂ ਵਿੱਚ ਵਰਤੇ ਜਾਣ ਵਾਲੇ ਅਜਿਹੇ ਅੰਸ ਮੌਜੂਦ ਨਹੀਂ ਹਨ ਜੋ ਐਲਰਜੀ ਪੈਦਾ ਕਰਦੇ ਹਨ
- ਇਸ ਵਿੱਚ ਉਹ ਤਕਨਾਲੋਜੀ ਵਰਤੀ ਗਈ ਹੈ ਜੋ ਫਲੂ, HPV, ਹੈਪੇਟਾਈਟਿਸ ਬੀ ਅਤੇ ਸਿੰਗਲਜ਼ ਦੇ ਟੀਕਿਆਂ ਵਿੱਚ ਵਰਤੀ ਜਾਂਦੀ ਹੈ

Novavax ਵੈਕਸੀਨ ਨੇ FDA ਦੀ Emergency Use Authorization (EUA, ਐਮਰਜੈਂਸੀ ਵਰਤੋਂ ਅਧਿਕਾਰ) ਪ੍ਰਕਿਰਿਆ ਪਾਰ ਕੀਤੀ ਹੈ ਅਤੇ ਇਹ ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਇੱਕ ਮਾਨਤਾ ਪ੍ਰਾਪਤ ਵਿਕਲਪ ਹੈ ਜੋ [mRNA ਵੈਕਸੀਨ](#) ਤੋਂ ਇਲਾਵਾ ਕੋਈ ਹੋਰ ਵਿਕਲਪ ਚਾਹੁੰਦੇ ਹਨ।

ਭਵਿੱਖ ਵਿੱਚ, ਲੋਕਾਂ ਦੇ ਦੂਜੇ ਸਮੂਹਾਂ ਲਈ ਵਾਧੂ ਖੁਰਾਕਾਂ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ।

ਟੀਕਾਕਰਣ ਅਜੇ ਵੀ ਸਭ ਤੋਂ ਵਧੀਆ ਚੋਣ ਹੈ।

COVID-19 ਹਾਲੇ ਵੀ ਮੌਜੂਦ ਹੈ, ਇਸ ਲਈ ਵੈਕਸੀਨ ਦੇ ਹੋਰ ਵਿਕਲਪ ਉਪਲਬਧ ਕਰਵਾਏ ਜਾ ਰਹੇ ਹਨ। ਇਹ ਯਾਦ ਰੱਖੋ ਕਿ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। ਵੈਕਸੀਨ ਭਾਵੇਂ ਕਿਸੇ ਵੀ ਬ੍ਰਾਂਡ ਦੀ ਹੋਵੇ, COVID-19 ਅਤੇ ਇਸ ਦੇ ਪ੍ਰਭਾਵਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ। ਤੁਹਾਡੇ ਲਈ ਕਿਹੜਾ ਵਿਕਲਪ ਸਹੀ ਹੈ, ਇਸ ਬਾਰੇ ਆਪਣੇ ਦੇਖਭਾਲ ਪ੍ਰਦਾਤਾ ਨਾਲ ਗੱਲ ਕਰੋ।



DOH 825-052 August 2022 Punjabi, Indian

ਕਿਸੇ ਹੋਰ ਫਾਰਮੈਟ ਵਿੱਚ ਇਸ ਦਸਤਾਵੇਜ਼ ਲਈ ਬੇਨਤੀ ਕਰਨ ਵਾਸਤੇ, 1-800-525-0127

'ਤੇ ਕਾਲ ਕਰੋ। ਬਹਿਰੇ ਸ਼ਾਹਿਦਾਂ ਲਈ ਸਹਾਇਤਾ ਕਰਕੇ 711

(Washington Relay) 'ਤੇ ਕਾਲ ਕਰੋ ਜਾਂ civil.rights@doh.wa.gov 'ਤੇ ਈਮੇਲ ਕਰੋ।